

ਘਰ ਵਿੱਚ ਐਮਰਜੈਂਸੀ ਲਈ ਯੋਜਨਾ ਬਣਾਉਣਾ ਅਤੇ ਤਿਆਰੀ ਕਰਨਾ ਤੁਹਾਡੇ ਪਰਿਵਾਰ ਅਤੇ ਜਾਇਦਾਦ ਦੀ ਸੁਰੱਖਿਆ ਕਰਨ ਵਿੱਚ ਮੱਦਦ ਕਰ ਸਕਦਾ ਹੈ, ਐਮਰਜੈਂਸੀ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ, ਅਤੇ ਜਲਦੀ ਠੀਕ ਹੋਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ।

ਆਪਣੀਆਂ ਲੋੜਾਂ ਅਨੁਸਾਰ ਸਹੀ ਐਮਰਜੈਂਸੀ ਯੋਜਨਾ ਚੁਣੋ।

www.ses.sa.gov.au 'ਤੇ ਜਾਓ ਅਤੇ SES (SA ਸਟੇਟ ਐਮਰਜੈਂਸੀ ਸਰਵਿਸ) ਘਰ ਲਈ ਐਮਰਜੈਂਸੀ ਯੋਜਨਾ (Home Emergency Plan) ਦੇ ਖਰੜੇ ਲਈ ਸਰੋਤਾਂ ਦੇ ਹੇਠਾਂ ਦੇਖੋ। ਇਸ ਯੋਜਨਾ ਨੂੰ ਪੂਰਾ ਕਰਨ ਲਈ 60 ਮਿੰਟ ਤੱਕ ਦਾ ਸਮਾਂ ਦਿਓ।

CFS (ਕੰਟਰੀ ਫ਼ਾਇਰ ਸਰਵਿਸ) 5 ਮਿੰਟ ਵਿੱਚ ਬੁਸ਼ਫਾਇਰ ਯੋਜਨਾ ਬਣਾਉਣ ਦੀ ਪੇਸ਼ਕਸ਼ ਕਰਦੀ ਹੈ ਜਿਸ ਨੂੰ ਆਸਾਨ 3 ਪੜਾਵਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। www.cfs.sa.gov.au 'ਤੇ 5 ਮਿੰਟ ਵਿੱਚ ਬੁਸ਼ਫਾਇਰ ਯੋਜਨਾ (5 Minute Bushfire Plan) ਉੱਪਰ ਜਾਓ। ਇਸ ਯੋਜਨਾ ਦੀ ਵਰਤੋਂ ਕਰੋ ਜੇਕਰ ਤੁਸੀਂ ਬੁਸ਼ਫਾਇਰ ਵਾਲੇ ਇਲਾਕੇ ਵਿੱਚ ਰਹਿੰਦੇ ਹੋ ਜਾਂ ਕਿਸੇ ਬੁਸ਼ਫਾਇਰ ਵਾਲੇ ਇਲਾਕੇ ਵਿੱਚ ਕਿਸੇ ਵਿਅਕਤੀ ਨੂੰ ਮਿਲਣ ਜਾ ਰਹੇ ਹੋ।

ਆਸਟ੍ਰੇਲੀਆਈ **Red Cross** ਤੋਂ RediPlan ਆਸਾਨ ਅੰਗਰੇਜ਼ੀ ਵਿੱਚ ਉਪਲਬਧ ਹੈ ਅਤੇ ਇਸ ਨੂੰ www.redcross.org.au 'ਤੇ ਦੇਖਿਆ ਜਾ ਸਕਦਾ ਹੈ ਇਸ ਯੋਜਨਾ ਨੂੰ ਪੂਰਾ ਕਰਨ ਲਈ ਘੱਟੋ-ਘੱਟ 60 ਮਿੰਟ ਦਾ ਸਮਾਂ ਦਿਓ।

ਤੁਸੀਂ ਐਮਰਜੈਂਸੀ ਯੋਜਨਾ ਨੂੰ ਪੂਰਾ ਕਰਨ ਲਈ ਜਾਣਕਾਰੀ ਅਤੇ ਟੂਲਸ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਆਪਣੇ ਐਪ ਸਟੋਰ ਤੋਂ Red Cross ਐਪ **Get Prepared** ਨੂੰ ਡਾਊਨਲੋਡ ਕਰ ਸਕਦੇ ਹੋ।

ਇਹ ਸੁਨੇਹਾ ਤੁਹਾਡੇ ਲਈ Multicultural Communities Council of South Australia ਵੱਲੋਂ ਆਸਟ੍ਰੇਲੀਆ ਅਤੇ ਸਾਊਥ ਆਸਟ੍ਰੇਲੀਆਈ ਸਰਕਾਰਾਂ ਵੱਲੋਂ ਮਾਲੀ ਸਹਾਇਤਾ ਪ੍ਰਾਪਤ ਆਫ਼ਤ ਦਾ ਜ਼ੋਖਮ ਘਟਾਉਣ ਵਾਲੇ ਪ੍ਰੋਜੈਕਟ (Disaster Risk Reduction) ਦੇ ਹਿੱਸੇ ਵਜੋਂ ਲਿਆਂਦਾ ਗਿਆ ਸੀ।